

Victorian. And proud of it.

ਵਿਕਟੋਰੀਆ ਵਾਸੀ। ਅਤੇ ਇਸ ਉਪਰ ਮਾਣ

ਸਾਡਾ ਤਰੀਕਾ

ਸਮਾਜਕ ਏਕਤਾ ਦੀ ਸਾਡੀ ਮੁਹਿੰਮ “ਵਿਕਟੋਰੀਆ ਵਾਸੀ। ਅਤੇ ਇਸ ਉਪਰ ਮਾਣ।” ਉਨ੍ਹਾਂ ਕਦਰਾਂ ਦੀ ਮੁੜ ਪੁਸ਼ਟੀ ਕਰਦੀ ਹੈ ਜਿਹੜੀਆਂ ਸਾਡੇ ਸਮਾਜ ਨੂੰ ਇੱਕਜੁਟ ਬਣਾਏ ਰੱਖਦੀਆਂ ਹਨ – ਸਾਡੀਆਂ ਸਾਂਝੀਆਂ ਕਦਰਾਂ।

ਇਸ ਵਿੱਚ ਉਨ੍ਹਾਂ ਸੱਚੇ ਵਿਕਟੋਰੀਅਨ ਲੋਕਾਂ ਦੀਆਂ ਕਹਾਣੀਆਂ ਸ਼ਾਮਲ ਹਨ ਜੋ ਹਰ ਰੋਜ਼ ਇਨ੍ਹਾਂ ਕਦਰਾਂ ਦੀ ਪਾਲਣਾ ਕਰਦੇ ਹਨ।

ਇਹ ਦਰਸਾਉਂਦਾ ਹੈ ਕਿ ਜਦੋਂ ਇਨ੍ਹਾਂ ਕਦਰਾਂ ਨੂੰ ਸਾਂਝਾ ਨਹੀਂ ਕੀਤਾ ਜਾਂਦਾ ਹੈ ਤਾਂ ਸਾਡੇ ਰਾਜ ਦੀ ਏਕਤਾ ਗੜਬੜਾ ਜਾਂਦੀ ਹੈ। ਅਤੇ ਇਸਨਾਲ ਇਹ ਸਾਬਿਤ ਹੁੰਦਾ ਹੈ ਕਿ ਵਿਕਟੋਰੀਆ ਸਿਰਫ ਇੱਕ ਉਹ ਥਾਂ ਹੀ ਨਹੀਂ ਹੈ ਜਿੱਥੇ ਅਸੀਂ ਰਹਿੰਦੇ ਹਾਂ।

ਇਹ ਇਸਤੋਂ ਇਲਾਵਾ ਬਹੁਤ ਕੁਝ ਹੋਰ ਵੀ ਹੈ – ਇੱਕ ਅਜਿਹੀ ਥਾਂ ਜਿੱਥੇ ਤੁਸੀਂ ਯੋਗਦਾਨ ਪਾਕੇ ਅਤੇ ਅਪਣਾਪਣ ਮਹਿਸੂਸ ਕਰਕੇ, ਇੱਕ ਬਹੁਤ ਖਾਸ ਰਾਜ ਦਾ ਭਾਗ ਬਣਦੇ ਹੋ।

ਵਿਕਟੋਰੀਆ ਦੀਆਂ ਕਦਰਾਂ ਦਾ ਬਿਆਨ

ਵਿਕਟੋਰੀਆ ਦੀਆਂ ਕਦਰਾਂ

ਵਿਕਟੋਰੀਆਈ ਸਰਕਾਰ ਦੀ ਬਹੁ-ਸਭਿਆਚਾਰਕ ਨੀਤੀ ਦੇ ਬਿਆਨ ਦਾ ਅਧਾਰ ਵਿਕਟੋਰੀਆ ਦੀਆਂ ਕਦਰਾਂ ਦਾ ਬਿਆਨ ਹੈ, ਸਾਂਝੀਆਂ ਕਦਰਾਂ ਦਾ ਇੱਕ ਸਮੂਹ ਜੋ ਇਹ ਪੁਸ਼ਟੀ ਕਰਦਾ ਹੈ ਕਿ ਸਾਨੂੰ ਆਪਣੇ ਆਪ ਤੋਂ ਕੀ ਉਮੀਦ ਹੈ ਅਤੇ ਹਰੇਕ ਵਿਕਟੋਰੀਆ ਵਾਸੀ ਇੱਕ ਦੂਜੇ ਤੋਂ ਕੀ ਉਮੀਦ ਰੱਖਦੇ ਹਨ।

ਇਨ੍ਹਾਂ ਕਦਰਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ।

ਘਰ ਵਿੱਚ, ਕੰਮ ਤੇ, ਵਲੰਟੀਅਰ ਕੰਮ ਕਰਦੇ ਹੋਏ ਜਾਂ ਬਰਾਦਰੀ ਵਿੱਚ, ਇਹ ਕਦਰਾਂ ਵਿਕਟੋਰੀਆ ਨੂੰ ਰਹਿਣ ਦੀ ਇੱਕ ਬਹੁਤ ਵਧੀਆ ਥਾਂ ਬਣਾਉਂਦੀਆਂ ਹਨ – ਇੱਕ ਅਜਿਹੀ ਥਾਂ ਜਿਸ ਉੱਤੇ ਅਸੀਂ ਸਾਰੇ ਮਾਣ ਮਹਿਸੂਸ ਕਰ ਸਕੀਏ।

ਵਿਕਟੋਰੀਆਈ ਸਰਕਾਰ ਦੀ ਬਹੁ-ਸਭਿਆਚਾਰਕ ਨੀਤੀ ਦੇ ਬਿਆਨ ਦਾ ਅਧਾਰ ਵਿਕਟੋਰੀਆ ਦੀਆਂ ਕਦਰਾਂ ਦਾ ਬਿਆਨ ਹੈ, ਸਾਂਝੀਆਂ ਕਦਰਾਂ ਦਾ ਇੱਕ ਸਮੂਹ ਜੋ ਇਹ ਪੁਸ਼ਟੀ ਕਰਦਾ ਹੈ ਕਿ ਸਾਨੂੰ ਆਪਣੇ ਆਪ ਤੋਂ ਕੀ ਉਮੀਦ ਹੈ ਅਤੇ ਹਰੇਕ ਵਿਕਟੋਰੀਆ ਵਾਸੀ ਇੱਕ ਦੂਜੇ ਤੋਂ ਕੀ ਉਮੀਦ ਰੱਖਦੇ ਹਨ।

1. ਸਭ ਵਾਸਤੇ ਇਕੋ ਕਨੂੰਨ

ਕਨੂੰਨ ਤਹਿਤ ਸਾਰੇ ਵਿਕਟੋਰੀਆਈ ਲੋਕਾਂ ਦੀਆਂ ਇਕੋ ਬਰਾਬਰ ਜ਼ਮੇਵਾਰੀਆਂ, ਹੱਕ ਅਤੇ ਹਿਵਾਜ਼ਤਾਂ ਹਨ।

2. ਭੇਦਭਾਵ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਂਦਾ ਹੈ

ਸ਼ਾਮਲ ਹੋਣ ਤੇ ਭਾਗੀਦਾਰੀ ਨੂੰ ਅੱਗੇ ਵਧਾਉਣਾ ਅਤੇ ਬੇਦਖਲੀ, ਭੇਦਭਾਵ ਤੇ ਸਾਰੇ ਤਰ੍ਹਾਂ ਦੀ ਹਿੰਸਾ ਨੂੰ ਨਕਾਰਨਾ ਹਰੇਕ ਦੀ ਜ਼ਿੰਮੇਵਾਰੀ ਹੈ।

3. ਆਪਣੀ ਪਛਾਣ ਬਣਾਏ ਰੱਖਣ ਦੀ ਸੁਤੰਤਰਤਾ

ਹਰੇਕ ਨੂੰ ਆਪਣੀ ਪਛਾਣ ਬਣਾਏ ਰੱਖਣ ਅਤੇ ਆਪਣੀ ਪਛਾਣ ਉਤੇ ਡਟੇ ਰਹਿਣ ਤੇ ਸੁਰੱਖਿਅਤ ਮਹਿਸੂਸ ਕਰਨ ਦੀ ਸੁਤੰਤਰਤਾ ਹੈ।

4. ਸਾਰੀਆਂ ਲਈ ਬਰਾਬਰੀ ਦੇ ਮੌਕੇ

ਹਰੇਕ ਵਿਕਟੋਰੀਆ ਵਾਸੀ ਨੂੰ ਉਹ ਮਦਦ ਮਿਲਣੀ ਚਾਹੀਦੀ ਹੈ ਜਿਸਦੀ ਉਸਨੂੰ ਵਿਕਟੋਰੀਆਈ ਜੀਵਨ-ਸ਼ੈਲੀ ਦਾ ਆਨੰਦ ਮਾਣਨ ਲਈ ਲੋੜ ਹੁੰਦੀ ਹੈ।

5. ਇਹ ਸਭ ਸਾਡੇ ਉਪਰ ਹੈ ਕਿ ਅਸੀਂ ਵਿਕਟੋਰੀਆ ਨੂੰ ਅਜਿਹਾ ਬਣਾਉਣ ਵਿੱਚ ਯੋਗਦਾਨ ਪਾਈਏ ਜਿਸ ਉਪਰ ਅਸੀਂ ਮਾਣ ਕਰ ਸਕੀਏ

ਅਸੀਂ ਸਭ ਇਕੋ ਜਿਹੀਆਂ ਚੀਜ਼ਾਂ ਚਾਹੁੰਦੇ ਹਾਂ – ਵਧਣ ਫੁੱਲਣ ਦੇ ਮੌਕੇ ਹੋਣਾ, ਸਾਡੀ ਸਫਲਤਾ ਨੂੰ ਪਛਾਣ ਮਿਲਣਾ, ਅਤੇ ਇਹ ਕਿ ਸਾਡੇ ਪਰਿਵਾਰ ਤੇ ਪਿਆਰੇ ਸੁਰੱਖਿਅਤ, ਮਹਿਫੂਜ਼ ਤੇ ਖੁਸ਼ ਰਹਿਣ।

ਨੀਤੀ ਸੰਬੰਧੀ ਪਹਿਲਾਂ

ਜਿਵੇਂ ਵਿਕਟੋਰੀਆ ਦੀਆਂ ਕਦਰਾਂ ਦਾ ਬਿਆਨ ਸਾਡੇ ਸਾਰੀਆਂ ਵਲੋਂ ਸਾਂਝੇ ਕੀਤੇ ਜਾਣ ਵਾਲੇ ਹੱਕਾਂ ਅਤੇ ਜ਼ਮੇਵਾਰੀਆਂ ਨੂੰ ਸਪੱਸ਼ਟ ਕਰਦਾ ਹੈ, ਉਵੇਂ ਹੀ ਵਿਕਟੋਰੀਆ ਨੂੰ ਨਿਰਪੱਖ ਅਤੇ ਏਕਤਾਪੂਰਨ ਰਾਜ ਬਣਾਉਣ ਦੀ ਸਰਕਾਰ ਦੀ ਵੀ ਭੂਮਿਕਾ ਹੈ।

ਨੀਤੀ ਵਿੱਚ ਵੱਖ-ਵੱਖ ਪਹਿਲ ਸ਼ਾਮਲ ਹਨ ਜਿਨ੍ਹਾਂ ਨੂੰ ਸਾਰੇ ਵਿਕਟੋਰੀਆਈ ਲੋਕਾਂ ਵਲੋਂ ਯੋਗਦਾਨ ਦੇਣ ਅਤੇ ਅਪਣਾਪਣ ਮਹਿਸੂਸ ਕਰਨ ਲਈ ਵਧਾਵਾ ਦੇਣ ਵਾਸਤੇ ਤਿਆਰ ਕੀਤਾ ਗਿਆ ਹੈ।

- ਨਵੇਂ ਆਉਣ ਵਾਲੇ ਲੋਕਾਂ ਨੂੰ ਅੰਗਰੇਜ਼ੀ ਸਿੱਖਣ ਅਤੇ ਨੌਕਰੀ ਦੀ ਭਾਲ ਕਰਨ ਵਿੱਚ ਮਦਦ ਦੇਣ ਲਈ \$15 ਮਿਲੀਅਨ
- \$4 ਮਿਲੀਅਨ ਦਾ ਮਲਟੀਕਲਚਰਲ ਸਪੋਰਟਸ ਫੰਡ, ਤਾਂਜੇ ਹਰੇਕ ਵਿਕਟੋਰੀਆਈ ਨੂੰ ਖੇਡਕੂਦ ਦਾ ਸਮਰਥਨ ਕਰਨ ਵਾਲੇ ਸਾਡੇ ਰਾਜ ਵਿੱਚ ਭਾਗ ਲੈਣ ਦਾ ਮੌਕਾ ਮਿਲ ਸਕੇ।
- ਇਹ ਯਕੀਨੀ ਬਣਾਉਣ ਲਈ ਇੱਕ ਸਿਖਿਆ ਪ੍ਰੋਗ੍ਰਾਮ ਕਿ ਸਾਰੇ ਵਿਕਟੋਰੀਆਈ ਲੋਕ ਕਨੂੰਨ ਅਧੀਨ ਆਪਣੇ ਹੱਕਾਂ ਅਤੇ ਆਪਣੀਆਂ ਜ਼ਮੇਵਾਰੀਆਂ ਤੋਂ ਜਾਣੂ ਹਨ।
- ਡਿਜ਼ੀਟਲ ਸਾਖਰਤਾ ਅਤੇ ਨਾਗਰਿਕਤਾ ਸੰਬੰਧੀ ਪਹਿਲ ਤਾਂਜੇ ਜੇਕਰ ਨੌਜਵਾਨਾਂ ਨਾਲ ਆਨਲਾਈਨ ਹੋਰਾਫੇਰੀ ਕੀਤੀ ਜਾ ਰਹੀ ਹੋਵੇ ਜਾਂ ਉਨ੍ਹਾਂ ਨੂੰ ਆਨਲਾਈਨ ਡਰਾਇਆ-ਧਮਕਾਇਆ ਜਾ ਰਿਹਾ ਹੋਵੇ, ਤਾਂ ਇਨ੍ਹਾਂ ਨੂੰ ਇਸਦਾ ਪਤਾ ਲਗਾਉਣ ਵਿੱਚ ਮਦਦ ਮਿਲ ਸਕੇ।
- ਵਿਚਾਰ-ਵਟਾਂਦਰਾ ਕਰਨ ਦਾ ਅਧਿਕਾਰ ਤਾਂਜੇ ਸਿਵਿਲ (ਨਾਗਰਿਕ) ਵਿਚਾਰ-ਵਟਾਂਦਰੇ ਦਾ ਪ੍ਰਸਾਰ ਕੀਤਾ ਜਾ ਸਕੇ।
- ਸਮਾਰਟ ਤਰੀਕੇ ਨਾਲ ਨੌਕਰੀਆਂ 'ਚ ਭਰਤੀਆਂ ਤਾਂਜੇ ਕੰਮ ਤੇ ਅਚੇਤੇ ਹੀ ਪੱਖ-ਪਾਤ ਨੂੰ ਘਟਾਇਆ ਜਾ ਸਕੇ ਅਤੇ ਇਸਦੀ ਰੋਕਥਾਮ ਕੀਤੀ ਜਾ ਸਕੇ।

ਮਾਣ ਮਹਿਸੂਸ ਕਰਨ ਵਾਲੇ ਵਿਕਟੋਰੀਆ ਵਾਸੀਆਂ ਨੂੰ ਮਿਲੇ ਅਤੇ ਉਨ੍ਹਾਂ ਦੀ ਕਹਾਣੀ ਸਾਂਝੀ ਕਰੋ

proud.vic.gov.au 'ਚ ਆਮ ਵਿਕਟੋਰੀਆਈ ਲੋਕਾਂ ਦੁਆਰਾ ਯੋਗਦਾਨ ਦੇਣ ਅਤੇ ਅਪਣਾਪਣ ਮਹਿਸੂਸ ਕਰਨ ਨਾਲ ਜੁੜੀਆਂ ਕਹਾਣੀਆਂ ਸ਼ਾਮਲ ਹਨ।

www.proud.vic.gov.au ਤੇ ਵਧੇਰੀ ਜਾਣਕਾਰੀ ਲਓ